

# Reception Dinner hosted by Thai Embassy in New Delhi on the theme of “75th Anniversary: Celebrating Indo-Thai Friendship” (August 01, 2022)

August 02, 2022

**“75ਵੀਂ ਵਰ੍ਹੇਗੰਢ: ਭਾਰਤ-ਥਾਈਲੈਂਡ ਦੋਸਤੀ ਦਾ ਜਸ਼ਨ” (1 ਅਗਸਤ, 2022) ਦੇ ਵਿਸ਼ੇ ਉੱਤੇ ਨਵੀਂ ਦਿੱਲੀ ਵਿੱਚ ਥਾਈ ਦੂਤਘਰ ਦੁਆਰਾ ਸੁਆਗਤੀ ਭੋਜ**

**2 ਅਗਸਤ, 2022**

ਵਦਿਸ਼ ਰਾਜ ਮੰਤਰੀ ਡਾ. ਰਾਜਕੁਮਾਰ ਰੰਜਨ ਸਿੰਘ 1 ਅਗਸਤ, 2022 ਨੂੰ ਭਾਰਤ ਅਤੇ ਥਾਈਲੈਂਡ ਦਰਮਿਆਨ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਦੇ ਮੌਕੇ 'ਤੇ ਭਾਰਤ ਵਿੱਚ ਰਾਇਲ ਥਾਈ ਦੂਤਘਰ ਵੱਲੋਂ ਕਰਾਏ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਕੱਠ ਨੂੰ ਸੰਬੰਧਨ ਕਰਦਿਆਂ ਮਾਨਯੋਗ ਮੰਤਰੀ ਨੇ ਦੋਹਾਂ ਦੇਸ਼ਾਂ ਦਰਮਿਆਨ ਮਜ਼ਬੂਤ ਦੁਵੱਲੇ ਸਬੰਧਾਂ 'ਤੇ ਆਪਣੀ ਤਸੱਲੀ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਮੰਤਰੀ ਨੇ ਇਸ ਗੱਲ 'ਤੇ ਵੀ ਖੁਸ਼ੀ ਜ਼ਾਹਰ ਕੀਤੀ ਕਿ ਇਹ ਜਸ਼ਨ ਭਾਰਤ ਦੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਮੌਕੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ (AKAM) ਦੇ ਸਮੇਂ ਹੀ ਹੋ ਰਹੇ ਹਨ। ਮੰਤਰੀ ਨੇ 29-31 ਜੁਲਾਈ 2022 ਨੂੰ ਉੱਤਰ-ਪੂਰਬੀ ਭਾਰਤ ਉਤਸਵ ਦੇ ਦੂਜੇ ਸੰਸਕਰਨ ਵਿੱਚ ਭਾਗ ਲੈਣ ਲਈ ਕੀਤੀ ਗਈ ਥਾਈਲੈਂਡ ਦੀ ਆਪਣੀ ਹਾਲੀਆ ਫੇਰੀ ਦੀ ਗੱਲ ਕੀਤੀ, ਜਿਸ ਨਾਲ ਉੱਤਰ-ਪੂਰਬੀ ਭਾਰਤੀ ਵਪਾਰਕ ਭਾਈਚਾਰੇ ਲਈ ਖਾਸ ਤੌਰ 'ਤੇ ਸੈਰ-ਸਪਾਟਾ, ਖੇਤੀ ਅਤੇ ਫੂਡ ਪ੍ਰੋਸੈਸਿੰਗ ਸੈਕਟਰ ਖੇਤਰ ਵਿੱਚ ਵੱਡੇ ਕਾਰੋਬਾਰੀ ਮੌਕਿਆਂ ਦੇ ਖੁੱਲ੍ਹਣ ਦੀ ਉਮੀਦ ਹੈ।

ਇਸ ਤੋਂ ਬਾਅਦ ਦੋ-ਪੱਖੀ ਸਬੰਧਾਂ ਦੀ 75ਵੀਂ ਵਰ੍ਹੇਗੰਢ ਦੇ ਮੌਕੇ 'ਤੇ ਇਕ ਛੋਟੀ ਫਲਿਮ ਅਤੇ "Amazing New Chapter: Responsible Tourism in Thailand" ਨਾਮਕ ਪ੍ਰਮੋਸ਼ਨ ਫਲਿਮ ਰਲੀਜ਼ ਕੀਤੀ ਗਈ, ਜਿਸ ਤੋਂ ਬਾਅਦ ਥਾਈ ਸਮੂਹਾਂ ਦੁਆਰਾ ਸੱਭਿਆਚਾਰਕ ਪੇਸ਼ਕਾਰੀਆਂ ਅਤੇ ਥਾਈਲੈਂਡ ਦੀ ਸੈਰ-ਸਪਾਟਾ ਅਥਾਰਟੀ ਦੇ ਡਾਇਰੈਕਟਰ ਜਨਰਲ ਸ੍ਰੀ ਬਾਨੇਟ ਪੈਚਸੁਵਾਨ ਅਤੇ ਭਾਰਤ ਵਿੱਚ ਥਾਈਲੈਂਡ ਦੇ ਰਾਜਦੂਤ ਮਹਾਮਹਿਮ ਸ੍ਰੀ ਪੈਟਰਤ ਹੋਗਟੋਗ ਵੱਲੋਂ ਟਾਪੀਆਂ ਕੀਤੀਆਂ ਗਈਆਂ।

ਸਫਲਤਾਪੂਰਵਕ ਸਮਾਪਤ ਹੋਇਆ ਇਹ ਸਮਾਗਮ ਭਾਰਤ ਅਤੇ ਥਾਈਲੈਂਡ ਦਰਮਿਆਨ ਨੀਯੇ ਸਬੰਧਾਂ ਨੂੰ ਉਜਾਗਰ ਕਰਦੇ ਹੋਏ ਵੱਖ-ਵੱਖ ਖੇਤਰਾਂ ਵਿੱਚ ਵੱਧ ਤੋਂ ਵੱਧ ਸਹਯੋਗ ਦੇ ਰਾਹਾਂ ਨੂੰ ਉਜਾਗਰ ਕਰਦਾ ਹੈ।

ਨਵੀਂ ਦਿੱਲੀ

2 ਅਗਸਤ, 2022

DISCLAIMER: This is an approximate translation. The original is available in English on MEA's website and may be referred to as the official press release.